

COVID-19

ਸਰੀਰਕ ਦੂਰੀ ਬਣਾ
ਕੇ ਰੱਖੋ।

ਕੋਵਿਡ-19 ਨੂੰ
ਨੂੰ ਫੈਲਣ ਤੋਂ ਰੋਕਣ
ਵਿੱਚ ਮਦਦ ਕਰੋ।



ਤੁਹਾਡੇ ਨਾਲ ਰਹਿਣ ਵਾਲੇ
ਲੋਕਾਂ ਤੋਂ ਇਲਾਵਾ
ਸਭ ਤੋਂ 2 ਮੀਟਰ/6 ਫੁੱਟ ਦੂਰ ਰਹੋ।